



ਫਲਾਵਰਪਾੱਟ ਟਾਪੂ

ਫਲਾਵਰਪਾੱਟ ਟਾਪੂ ਦੀ ਸੈਰ ਫੈਦਮ ਫਾਈਵ ਕੋਮੀ ਸਮੁੰਦਰੀ ਪਾਰਕ ਦੇ ਵਧੀਆ ਅਨੁਭਵਾਂ ਵਿੱਚੋਂ ਇੱਕ ਹੈ! ਟਾਪੂ “ਗਮਲੇ” ਦੀ ਸ਼ਕਲ ਦੇ ਆਪਣੇ ਕੁਦਰਤੀ “ਫਲਾਵਰਪਾੱਟ” ਪੱਥਰ ਸਤੰਭਾਂ, ਗੁਫਾਵਾਂ, ਇਤਿਹਾਸਿਕ ਲਾਈਟਸਟੇਸ਼ਨ ਅਤੇ ਦੁਰਲੱਭ ਪੌਦਿਆਂ ਲਈ ਮਸ਼ਹੂਰ ਹੈ। ਬਹੁਤੇ ਸੈਲਾਨੀ ਟਾਪੂ ‘ਤੇ ਪਗਡੰਡੀਆਂ ਚੜ੍ਹਨ, ਨਜ਼ਾਰੇ ਮਾਣਨ, ਪਿਕਨਿਕ ਮਨਾਉਣ ਜਾਂ ਤੈਰਾਕੀ ਵਿੱਚ ਅੱਧਾ ਜਾਂ ਪੂਰਾ ਦਿਨ ਬਿਤਾਉਣ ਲਈ ਟੇਬਰਮਰੀ ਸ਼ਹਿਰ ਤੋਂ ਸੈਲਾਨੀ ਕਿਸਤੀ ਲੈਂਦੇ ਹਨ।

ਆਪਣੀ ਸੈਰ ਨੂੰ ਵਿਉਂਤਣਾ

ਓਥੇ ਕਿਵੇਂ ਪਹੁੰਚਦੇ

ਫਲਾਵਰਪਾੱਟ ਟਾਪੂ ਟੇਬਰਮਰੀ ਬੰਦਰਗਾਹ ਤੋਂ 6.5 ਕਿ.ਮੀ. ਹੈ ਅਤੇ ਸਿਰਫ ਕਿਸਤੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਦੋ ਨਿਜੀ ਟੂਰ ਬੋਟ ਕੰਪਨੀਆਂ ਅੱਧ ਮਈ ਤੋਂ ਅੱਧ ਅਕਤੂਬਰ ਤਕ ਮੌਸਮ ਠੀਕ ਹੋਣ ‘ਤੇ ਟੇਬਰਮਰੀ ਤੋਂ ਟਾਪੂ ਤਕ ਦੀਆਂ ਵਾਪਸੀਂ ਫੇਰੀਆਂ ਲਾਉਂਦੀਆਂ ਹਨ। ਸਮਾਂ-ਸਾਰਣੀ ਅਤੇ ਰੇਟਾਂ ਬਾਰੇ ਉਨ੍ਹਾਂ ਤੋਂ ਪਤਾ ਕਰੋ:

www.blueheronco.com
www.bruceanchorcruises.com

ਟਾਪੂ ਤਕ ਕਾਇਮ ਜਾਂ ਕੋਨੇ ਕਿਸਤੀਆਂ ਚਲਾਉਣ ਦੀ ਸਲਾਹ ਸਿਰਫ ਅਨੁਭਵੀ ਮੱਲਾਹਾਂ ਨੂੰ ਹੀ ਦਿੱਤੀ ਜਾਂਦੀ ਹੈ।

ਟਾਪੂ ‘ਤੇ ਕਿੰਨਾ ਸਮਾਂ ਲਗਦਾ ਹੈ?

- 1.5 ਘੰਟਾ: ਫਲਾਵਰਪਾੱਟਾਂ ਅਤੇ ਗੁਫਾਵਾਂ ਵੇਖਣ ਲਈ
- 3 ਘੰਟੇ: ਫਲਾਵਰਪਾੱਟਾਂ, ਗੁਫਾਵਾਂ ਅਤੇ ਲਾਈਟਸਟੇਸ਼ਨ ਵੇਖਣ ਲਈ
- 4-5 ਘੰਟੇ: ਫਲਾਵਰਪਾੱਟਾਂ, ਗੁਫਾਵਾਂ, ਲਾਈਟਸਟੇਸ਼ਨ, ਪਿਕਨਿਕ, ਸਾਰੀ ਘੁੰਡੀਦਾਰ ਪਗਡੰਡੀ ਚੜ੍ਹਨ ਲਈ

ਟਾਪੂ ‘ਤੇ ਸਹੂਲਤਾਂ

- ਪੈਦਲ ਸੈਰ ਪਗਡੰਡੀ (ਘੁੰਡੀਦਾਰ)
- ਪਿਕਨਿਕ ਸੈੱਡ
- ਬੀਚੀ ਕੇਵ (ਮੁੱਖ ਘਾਟ) ਅਤੇ ਲਾਈਟਸਟੇਸ਼ਨ ‘ਤੇ ਖਾਦ ਪਾਖਾਨੇ
- ਇਤਿਹਾਸਿਕ ਲਾਈਟਸਟੇਸ਼ਨ ਜਿਸ ਦੀ ਦੇਖ-ਭਾਲ ਬਰੂਸ ਡਿਸਟ੍ਰਿਕਟ ਪਾਰਕ ਪ੍ਰੋਮੀਆਂ ਵੱਲੋਂ ਕੀਤੀ ਜਾਂਦੀ ਹੈ

ਨਾਲ ਕੀ ਲਿਆਉਣਾ ਹੈ?

- ਮਜਬੂਤ ਜੁੱਤੀ (ਹਾਈਕਿੰਗ ਸ਼ੂਜ਼ ਜਾਂ ਬੂਟ)
- ਸਨਸਕ੍ਰੀਨ ਅਤੇ ਟੋਪੀ
- ਪਾਣੀ ਨਾਲ ਲੈਕੇ ਜਾਓ; ਟੂਟੀ ਦੇ ਪਾਣੀ ਦੀ ਸਹੂਲਤ ਨਹੀਂ ਹੈ
- ਗਰਮੀਆਂ ਵਿੱਚ ਲਾਈਟਸਟੇਸ਼ਨ ‘ਤੇ ਹਲਕਾ ਖਾਣ-ਪੀਣ ਉਪਲਬਧ ਹੋ ਸਕਦਾ ਹੈ

ਟਾਪੂ ਉੱਤੇ ਕੂੜਾ-ਕਰਕਟ ਸੁੱਟਣ ਦੀ ਸਹੂਲਤ ਨਹੀਂ ਹੈ। ਮਿਹਰਬਾਨੀ ਕਰ ਕੇ ਆਪਣੇ ਨਾਲ ਲਿਆਂਦੀ ਹਰ ਵਸਤ ਵਾਪਸ ਲੈ ਕੇ ਜਾਓ।



ਫੋਟੋ: ਗਮਲੇ ਦੇ ਰੂਪ ਵਿੱਚ ਚਟਾਨਾਂ ਦੀ ਚਿਣਾਈ

2012 ਦੀਆਂ ਫੀਸਾਂ

ਪਰਿਵਾਰ	14.70 ਡਾਲਰ
ਬਾਲਗ਼	5.80 ਡਾਲਰ
ਸੀਨੀਅਰ	4.90 ਡਾਲਰ
ਯੁਵਕ	2.90 ਡਾਲਰ

24 ਘੰਟਿਆਂ ਲਈ ਵਾਜਬ ਫੀਸ ਵਿੱਚ ਟੇਬਰਮਰੀ ਦੇ ਪਾਰਕਸ ਕਨੇਡਾ ਸੈਲਾਨੀ ਕੇਂਦਰ ਵਿੱਚ ਦਾਖਲਾ ਸ਼ਾਮਲ ਹੈ।

** ਟੂਰ ਕਿਸਤੀਆਂ ਨਿਜੀ ਤੌਰ ‘ਤੇ ਚਲਾਈਆਂ ਜਾਂਦੀਆਂ ਹਨ; ਫੀਸਾਂ ਲਗਦੀਆਂ ਹਨ।

ਕੈਂਪਿੰਗ

ਬੀਚੀ ਕੇਵ ਦੇ ਨੇੜੇ 6 ਕੈਂਪ-ਸਾਈਟਾਂ ਮੌਜੂਦ ਹਨ। ਰਾਖਵੇਂਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਹਿਲਾਂ ਨਾਮ ਦਰਜ ਕਰਾਉਣਾ ਲਾਜ਼ਮੀ ਹੈ। 519-596-2233 ‘ਤੇ ਕਾਲ ਕਰੋ ਜਾਂ ਟੇਬਰਮਰੀ ਵਿੱਚ ਪਾਰਕਸ ਕਨੇਡਾ ਦੇ ਸੈਲਾਨੀ ਕੇਂਦਰ ‘ਤੇ ਜਾਓ।

9.80 ਡਾਲਰ ਕੈਂਪਿੰਗ ਪਰਮਿਟ (ਪ੍ਰਤੀ ਵਿਅਕਤੀ ਪ੍ਰਤੀ ਰਾਤ)

ਵਧੇਰੇ ਜਾਣਕਾਰੀ ਲਈ:

ਈਮੇਲ: bruce-fathomfive@pc.gc.ca

ਫੋਨ: (519) 596-2233

ਸੰਸਕਰਨ: 2012-01-14

ਟਾਪੂ ਗਤੀਵਿਧੀਆਂ

ਚੜ੍ਹਾਈ ਚੜ੍ਹਨਾ

ਬਹੁਤੇ ਸੈਲਾਨੀ ਬੀਚੀ ਕੋਵ ਤੋਂ ਸ਼ੁਰੂ ਕਰਦੇ ਹਨ ਅਤੇ ਫਲਾਵਰਪਾਟਾਂ ਤਕ ਪੈਦਲ ਜਾਂਦੇ ਹਨ ਤੇ ਉਥੋਂ ਗੁਫਾਵਾਂ ਤਕ ਦੀਆਂ ਤਿੱਖੀਆਂ ਪੌੜੀਆਂ ਚੜ੍ਹਦੇ ਹਨ। ਉਥੋਂ ਇਤਿਹਾਸਿਕ ਲਾਈਟਸਟੇਸ਼ਨ ਥੋੜੀ ਜਿਹੀ ਚੜ੍ਹਾਈ ਹੋਰ ਹੈ। ਤਿੱਖੀ ਚੜ੍ਹਾਈ ਵਾਲੀਆਂ ਪੌੜੀਆਂ ਵਾਲੀ ਇੱਕ ਹੋਰ ਪਗਡੰਡੀ ਦ੍ਰਿਸ਼ ਵੇਖਣ ਵਾਲੇ ਇੱਕ ਚੌਤਰੇ ਅਤੇ ਰੈਸ਼ਨ-ਮਿਨਾਰੇ ਤਕ ਜਾਂਦੀ ਹੈ।

ਬਹੁਤੇ ਸੈਲਾਨੀ ਪਗਡੰਡੀ ਦੇ ਉਸੇ ਹਿੱਸੇ ਉੱਤੇ ਵਾਪਸ ਬੀਚੀ ਕੋਵ ਘਾਟ ਮੁੜ ਆਉਂਦੇ ਹਨ।

ਵਧੇਰੇ ਖਰ੍ਹਵੀ ਅਤੇ ਸਾਹਸੀ ਚੜ੍ਹਾਈ ਲਈ ਪੂਰੀ ਘੁੰਡੀ ਦੇ ਗਿਰਦ ਚਲਦੇ ਰਹੇ ਜਿਹੜੀ ਪਥਰੀਲੀ ਜ਼ਮੀਨ ਵਿੱਚੋਂ ਲੰਘਦੀ ਹੈ ਅਤੇ ਇਸ ਦੀਆਂ ਪੌੜੀਆਂ ਤਿੱਖੀਆਂ ਹਨ।

ਪਿਕਨਿਕ ਮਨਾਉਣਾ

ਬੀਚੀ ਕੋਵ ਤੋਂ ਅੱਗੇ (ਫਲਾਵਰਪਾਟਾਂ ਵੱਲ) ਤਟ 'ਤੇ ਇੱਕ ਪਿਕਨਿਕ ਸੈਂਡ ਹੈ ਅਤੇ ਲਾਈਟਸਟੇਸ਼ਨ 'ਤੇ ਪਿਕਨਿਕ ਮੇਜ਼ਾਂ ਹਨ।

ਪਸੰਦੀਦਾ ਇਲਾਕਿਆਂ ਵਿੱਚ ਬੀਚੀ ਕੋਵ ਨੇੜਲਾ ਪਿਕਨਿਕ ਸੈਂਡ ਜਾਂ ਗਮਲਿਆਂ ਵਿਖੇ ਹਨ। ਸਾਵਧਾਨ! ਤਟ ਪਥਰੀਲਾ, ਪਾਣੀ ਠੰਢਾ ਅਤੇ ਤਿੱਖੀ ਡੂੰਘਾਈ ਵਾਲਾ ਹੈ। ਟਾਪੂ ਉੱਤੇ ਕੋਈ ਵੀ ਰੇਤੇ ਵਾਲਾ ਤਟ ਨਹੀਂ ਹੈ। ਕੱਪੜੇ ਬਦਲਣ ਲਈ ਬੀਚੀ ਕੋਵ 'ਤੇ ਮੌਜੂਦ ਵਾਸ਼ਰੂਮ ਵਰਤੋ।

ਲਾਈਟਸਟੇਸ਼ਨ ਦੀ ਸੈਰ

ਇਤਿਹਾਸਿਕ ਲਾਈਟਸਟੇਸ਼ਨ ਦੀ ਦੇਖ-ਭਾਲ ਸਵੈ-ਸੇਵਕ ਕਰਦੇ ਹਨ ਜੋ ਲਾਈਟਕੀਪਰ ਦੀ ਜੀਵਨਸ਼ੈਲੀ ਦਾ ਅਹਿਸਾਸ ਦਿੰਦਾ ਹੈ। ਜਦੋਂ ਸਵੈ-ਸੇਵਕ ਮੌਕੇ 'ਤੇ ਹੋਣ ਤਾਂ ਤੁਸੀਂ ਠੰਢੇ ਸ਼ਰਬਤ ਖਰੀਦ ਸਕਦੇ ਹੋ। ਚੌਤਰੇ ਤੋਂ ਦ੍ਰਿਸ਼ ਦਾ ਆਨੰਦ ਵੀ ਮਾਣੋ।

ਲਾਈਟਸਟੇਸ਼ਨ ਅਤੇ ਇਸ ਦੀ ਦੇਖ-ਭਾਲ ਕਰਨ ਵਾਲੇ ਸਵੈ-ਸੇਵਕਾਂ ਬਾਰੇ:

www.castlebluff.com ਤੋਂ ਹੋਰ ਸਿੱਖੋ।

